

## ਐਲੀਮੈਂਟਰੀ ਸਕੂਲ:

ਇਹ ਸਕੂਲ ਮਸ਼ੀਨਰੀ ਐਲੀਮੈਂਟਰੀ ਸਕੂਲ ਟੈਲੀਫੋਨ ਰਜਿਸਟ੍ਰੇਸ਼ਨ ਕਾਲ ਦਾ ਪੰਜਾਬੀ ਅਨੁਵਾਦ ਹੈ ਜਿਹੜੀ ਤੁਸੀਂ ਅੰਗਰੇਜ਼ੀ ਵਿੱਚ ਪ੍ਰਾਪਤ ਕਰੋਗੇ:

ਇਹ ਟੋਰੋਂਟੋ ਸਕੂਲ ਬੋਰਡ ਵਲੋਂ ਇਸ ਸਤੰਬਰ ਵਿੱਚ ਤੁਹਾਡੇ ਗ੍ਰੈਡ (ਬੱਚੇ ਲਈ ਵਿਸ਼ੇਸ਼) ਵਿੱਚ ਜਾ ਰਹੇ ਬੱਚੇ ਵਾਸਤੇ ਬਹੁਤ ਮਹੱਤਵਪੂਰਨ ਸੁਨੇਹਾ ਹੈ। (ਤੁਸੀਂ ਆਪਣੇ ਹਰੇਕ ਬੱਚੇ ਲਈ ਇੱਕ ਫੋਨ ਕਾਲ ਪ੍ਰਾਪਤ ਕਰੋਗੇ। ਕਾਲਾਂ ਦੀ ਪਛਾਣ ਉਨ੍ਹਾਂ ਦੇ ਗ੍ਰੈਡ ਦੁਆਰਾ ਕੀਤੀ ਜਾਵੇਗੀ।)

ਸਿੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਐਲੀਮੈਂਟਰੀ ਸਕੂਲ ਪੂਰੇ ਦਿਨ ਵਾਸਤੇ ਇੱਕ ਸਮੂਹ (cohort) ਅਤੇ ਸਥਾਪਤ ਕੀਤੇ ਗਏ ਸਿਹਤ ਅਤੇ ਸੁਰੱਖਿਆ ਦੇ ਵਧੇ ਹੋਏ ਉਪਾਵਾਂ ਦੇ ਨਾਲ ਪ੍ਰਤੀ ਹਫ਼ਤੇ ਪੰਜ ਦਿਨਾਂ ਲਈ ਸਕੂਲ ਪਰਤਣਗੇ।

ਸਰੀਰਕ ਦੂਰੀ ਰੱਖਣ ਬਾਰੇ ਟੋਰੋਂਟੋ ਪਬਲਿਕ ਹੈਲਥ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ, ਟੀਡੀਐਸਬੀ ਨੇ ਅਜਿਹੇ ਭਾਈਚਾਰਿਆਂ, ਜਿਥੇ ਪਬਲਿਕ ਹੈਲਥ ਡਾਟਾ ਕੋਵਿਡ-19 ਦਾ ਸ਼ਿਕਾਰ ਹੋ ਜਾਣ ਦਾ ਵੱਧ ਜੋਖਮ ਦਰਸਾਉਂਦਾ ਹੈ, ਵਿੱਚ ਸਾਧਨਾਂ ਨੂੰ ਕੇਂਦਰਿਤ ਕਰਦੇ ਹੋਏ ਇਹ ਯਕੀਨੀ ਬਣਾਉਣ ਲਈ ਇੱਕ ਰਣਨੀਤੀ ਬਣਾਈ ਹੈ ਕਿ ਸਾਰੇ ਸਿਸਟਮ ਵਿੱਚ ਕਲਾਸਾਂ ਦੇ ਸਾਈਜ਼ ਜਿੰਨ੍ਹਾਂ ਸੰਭਵ ਹੋਵੇ ਘਟਾਏ ਜਾਂਦੇ ਹਨ। ਸਟਾਫ਼ ਟੋਰੋਂਟੋ ਪਬਲਿਕ ਹੈਲਥ ਦੇ ਨਾਲ ਅਜਿਹੇ ਸਕੂਲ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ ਜਿੰਨ੍ਹਾਂ ਨੂੰ ਵਾਧੂ ਸਾਧਨਾਂ ਦੀ ਲੋੜ ਹੋ ਸਕਦੀ ਹੈ।

ਜੇ ਤੁਸੀਂ ਆਪਣੇ ਬੱਚੇ ਨੂੰ ਸਤੰਬਰ ਵਿੱਚ ਇੰਨ- ਪਰਸਨ ਲਰਨਿੰਗ ਵਾਸਤੇ ਸਕੂਲ ਨਾ ਭੇਜਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਬੱਚੇ ਲਈ ਟੀਡੀਐਸਬੀ ਦੇ ਵਰਚੁਅਲ ਸਕੂਲ ਫੋਰ ਰਿਮੋਟ ਲਰਨਿੰਗ (Virtual School for Remote Learning) ਰਾਹੀਂ ਘਰ ਵਿੱਚ ਪੂਰੀ ਤਰ੍ਹਾਂ ਰਿਮੋਟ ਲਰਨਿੰਗ ਮਾਡਲ ਉਪਲਬਧ ਹੋਵੇਗਾ। ਰਿਮੋਟ ਲਰਨਿੰਗ ਇੱਕ ਕੇਂਦਰੀ ਵਰਚੁਅਲ ਸਕੂਲ ਮਾਡਲ ਰਾਹੀਂ ਡਿਲਿਵਰ ਕੀਤੀ ਜਾਵੇਗੀ ਕਿਉਂਕਿ ਸਕੂਲ ਵਿੱਚ ਅਧਾਰਤ ਵਿਅਕਤੀਗਤ ਮਾਡਲ ਪ੍ਰਦਾਨ ਕਰਨ ਲਈ ਕਾਫੀ ਸਾਧਨ ਨਹੀਂ ਹਨ।

ਤੁਹਾਡੇ ਸਕੂਲ ਨੂੰ ਸਤੰਬਰ ਵਾਸਤੇ ਕਲਾਸ ਸੂਚੀਆਂ ਬਣਾਉਣ ਦੀ ਲੋੜ ਹੈ, ਇਸ ਕਰਕੇ ਅਸੀਂ ਤੁਹਾਨੂੰ ਇਸ ਵੇਲੇ ਆਪਣੇ ਬੱਚੇ ਨੂੰ ਇੰਨ ਪਰਸਨ (ਇਸਦਾ ਮਤਲਬ ਹੈ ਸਕੂਲ ਵਿੱਚ) ਜਾਂ ਰਿਮੋਟ ਲਰਨਿੰਗ (ਇਸਦਾ ਮਤਲਬ ਵਰਚੁਅਲ (Virtual) ਸਕੂਲ ਹੈ) ਵਾਸਤੇ ਰਜਿਸਟਰ ਕਰਨ ਲਈ ਕਹਿ ਰਹੇ ਹਾਂ।

- 1) ਸਤੰਬਰ ਵਿੱਚ ਤੁਹਾਡਾ ਬੱਚਾ ਸਕੂਲ ਵਿੱਚ ਕਿਵੇਂ ਪਰਤੇਗਾ:

“ਮੇਰਾ ਬੱਚਾ ਸਾਖਿਆਤ ਤੌਰ 'ਤੇ (ਇੰਨ ਪਰਸਨ) ਹਾਜ਼ਰ ਹੋਵੇਗਾ” ਲਈ 1 ਦਬਾਓ

“ਮੇਰਾ ਬੱਚਾ ਰਿਮੋਟ ਲਰਨਿੰਗ ਵਾਸਤੇ ਵਰਚੁਅਲ (Virtual) ਸਕੂਲ ਵਿੱਚ ਹਾਜ਼ਰ ਹੋਵੇਗਾ” ਲਈ 2 ਦਬਾਓ

ਤੁਹਾਡੀ ਰਜਿਸਟਰੇਸ਼ਨ ਲਈ ਧੰਨਵਾਦ। ਅੱਪਡੇਟਾਂ ਅਤੇ ਅਗਲੇ ਕਦਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ

[www.tdsb.on.ca](http://www.tdsb.on.ca) ਤੇ ਸਾਡੀ ਵੈੱਬਸਾਈਟ 'ਤੇ ਜਾਓ।